

ਤਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਂਪਟਨ ਨੇ ਵਰਡ ਕਾਉਂਸਿਲ ਐਂਡ ਸਿਟੀ ਡੇਟਾ ਦਾ ਪਲੈਟੀਨਮ-ਲੈਵਲ ISO ਡੇਟਾ ਸਰਟੀਫਿਕੇਸ਼ਨ ਹਾਸਲ ਕੀਤਾ

ਸਿਟੀ, ਪਰਫੋਰਮੈਂਸ ਮੈਨੇਜਮੈਂਟ ਲਈ ਸਮਰਪਿਤ ਸਰਬੋਤਮ ਸ਼ਹਿਰਾਂ ਦੇ ਗਲੋਬਲ ਨੈੱਟਵਰਕ ਵਿੱਚ ਸ਼ਾਮਲ ਹੋਈ

ਬ੍ਰੈਂਪਟਨ, ਓਨਟੈਰੀਓ (17 ਫਰਵਰੀ, 2021) – ਅੱਜ, ਵਰਡ ਕਾਉਂਸਿਲ ਐਂਡ ਸਿਟੀ ਡੇਟਾ (ਡਬਲਯੂ.ਸੀ.ਸੀ.ਡੀ.) (World Council on City Data) (WCCD) ਨੇ ਐਲਾਨ ਕੀਤਾ ਕਿ ਸਿਟੀ ਆਫ ਬ੍ਰੈਂਪਟਨ ਨੇ, ISO 37120 ਪਲੈਟੀਨਮ-ਲੈਵਲ ਸਰਟੀਫਿਕੇਸ਼ਨ ਹਾਸਲ ਕੀਤਾ ਹੈ। ਇਹ ਪ੍ਰਭਾਵੀ ਢੰਗ ਨਾਲ ਫੈਸਲੇ ਲੈਣ ਵਾਸਤੇ ਡੇਟਾ ਇਕੱਤਰ ਕਰਨ, ਸਾਂਝਾ ਕਰਨ ਅਤੇ ਵਰਤਣ ਵਿੱਚ ਉੱਚਤਮ ਸਟੈਂਡਰਡ ਹੈ।

ਮਿਨਿਸਟਰ ਆਫ ਇੰਫਰਾਸਟ੍ਰਕਚਰ ਐਂਡ ਕਮਿਊਨਿਟੀਜ਼, ਸਨਮਾਨਯੋਗ ਕੈਥਰੀਨ ਮਕੈਨਾ (Catherine McKenna) ਦੇ ਵੱਲੋਂ, ਖੇਤਰ ਦੇ ਐਮ.ਪੀ. (MP) ਅਤੇ ਸਿਟੀ ਕਾਉਂਸਿਲ ਦੇ ਮੈਂਬਰਾਂ ਦੇ ਜੁੜਨ ਤੇ, ਡਬਲਯੂ.ਸੀ.ਸੀ.ਡੀ. (WCCD) ਨੇ, 35 ਦੇਸ਼ਾਂ ਦੇ ਉਹਨਾਂ 100 ਤੋਂ ਵੱਧ ਸ਼ਹਿਰਾਂ ਦੇ ਆਪਣੇ ਗਲੋਬਲ ਨੈੱਟਵਰਕ (Global Network) ਵਿੱਚ ਸਿਟੀ ਦਾ ਸੁਆਗਤ ਕੀਤਾ, ਜਿਹਨਾਂ ਨੇ ਡਬਲਯੂ.ਸੀ.ਸੀ.ਡੀ. ISO 37120 ਪਲੈਟੀਨਮ-ਲੈਵਲ ਸਰਟੀਫਿਕੇਸ਼ਨ ਹਾਸਲ ਕੀਤਾ ਹੈ। ਸਿਟੀ ਨੇ ਕੈਨੇਡਾ ਸਰਕਾਰ ਵੱਲੋਂ ਸਮਰਥਿਤ [ਡੇਟਾ ਫਾਰ ਕੈਨੇਡੀਅਨ ਸਿਟੀਜ਼ ਪ੍ਰੋਜੈਕਟ \(ਡੀ.ਸੀ.ਸੀ.ਪੀ.\) \(Data for Canadian Cities Project\) \(DCCP\)](#) ਦੇ ਹਿੱਸੇ ਵਜੋਂ, ਡਬਲਯੂ.ਸੀ.ਸੀ.ਡੀ. ਦੇ ISO 37120 ਸਟੈਂਡਰਡ ਦੇ ਅੰਦਰ 104 ਇੰਡੀਕੇਟਰਾਂ ਵਿੱਚੋਂ 90 ਤੋਂ ਵੱਧ ਦੀ ਰਿਪੋਰਟ ਕੀਤੀ।

ਡਬਲਯੂ.ਸੀ.ਸੀ.ਡੀ. ਗਲੋਬਲ ਨੈੱਟਵਰਕ (WCCD Global Network) ਦੇ ਮੈਂਬਰ ਵਜੋਂ ਸਿਟੀ, ਸੇਵਾਵਾਂ ਅਤੇ ਨਿਵਾਸੀਆਂ ਦੀ ਜੀਵਨ ਕੁਆਲਿਟੀ ਵਿੱਚ ਸੁਧਾਰ ਕਰਨ ਲਈ, ਪੂਰੀ ਦੁਨੀਆ ਦੇ ਹੋਰ ਡੇਟਾ-ਸੰਚਾਲਿਤ ਸ਼ਹਿਰਾਂ ਦੇ ਮੁਕਾਬਲੇ, ਲੋਕਲ ਅਨੁਭਵ ਅਤੇ ਮਹੱਤਵਪੂਰਣ ਉਪਲਬਧੀਆਂ ਸਾਂਝੀਆਂ ਕਰੇਗੀ। ਬ੍ਰੈਂਪਟਨ, ਆਪਣੇ ਡਬਲਯੂ.ਸੀ.ਸੀ.ਡੀ. ਗਲੋਬਲ ਨੈੱਟਵਰਕ ਦੇ ਭਾਈਵਾਲਾਂ ਦੇ ਨਾਲ, ਸਮਾਰਟ, ਸਥਿਰ, ਲਚਕੀਲਾ, ਖੁਸ਼ਹਾਲ ਅਤੇ ਸ਼ਮੂਲੀਅਤ ਵਾਲਾ ਭਾਈਚਾਰਾ ਬਣਾਉਣਾ ਜਾਰੀ ਰੱਖਣ ਲਈ, ਸਮਾਜਿਕ, ਆਰਥਿਕ ਅਤੇ ਵਾਤਾਵਰਣ ਸਬੰਧੀ ਇੰਡੀਕੇਟਰਾਂ ਦਾ ਪਤਾ ਲਗਾਵੇਗਾ।

ਵਰਡ ਕਾਉਂਸਿਲ ਐਂਡ ਸਿਟੀ ਡੇਟਾ (ਡਬਲਯੂ.ਸੀ.ਸੀ.ਡੀ.) ਅਤੇ ਸਰਟੀਫਿਕੇਸ਼ਨ ਬਾਰੇ ਹੋਰ ਜਾਣਕਾਰੀ ਲਈ, www.dataforcities.org ਤੇ ਜਾਓ।

ਡੇਟਾ ਫਾਰ ਕੈਨੇਡੀਅਨ ਸਿਟੀਜ਼ ਪ੍ਰੋਜੈਕਟ ਬਾਰੇ

ਸਿਟੀ ਦੇ ਲੀਡਰਾਂ ਨੂੰ ਪੂਰੇ ਕੈਨੇਡਾ ਵਿੱਚ, ਉੱਚ-ਯੋਗਤਾ ਵਾਲਾ, ਤੁਲਨਾਤਮਕ ਅਤੇ ਸੁਤੰਤਰ ਰੂਪ ਨਾਲ ਪ੍ਰਮਾਣਿਤ ਮਿਊਨਿਸਿਪਲ ਡੇਟੇ ਨਾਲ ਲੈਸ ਕਰਨ ਵਾਲਾ, [ਡੇਟਾ ਫਾਰ ਕੈਨੇਡੀਅਨ ਸਿਟੀਜ਼ ਪ੍ਰੋਜੈਕਟ \(the Data for Canadian Cities Project\)](#) ਇੱਕ ਪਰਿਵਰਤਨਕਾਰੀ, ਤਿੰਨ-ਸਾਲਾ, ਪੂਰੇ ਕੈਨੇਡਾ ਦਾ ਪ੍ਰੋਜੈਕਟ ਹੈ, ਜੋ ਇਸ ਵੇਲੇ ਦੇਸ਼ ਦੀ ਪੰਦਰਾਂ ਡੇਟਾ-ਸੰਚਾਲਿਤ ਮਿਊਨਿਸਿਪਲਟੀਜ਼ ਵਿੱਚ ਚੱਲ ਰਿਹਾ ਹੈ। ਫੈਡਰਲ ਮਿਨਿਸਟਰੀ ਆਫ ਇੰਫਰਾਸਟ੍ਰਕਚਰ ਐਂਡ ਕਮਿਊਨਿਟੀਜ਼ (Federal Ministry of Infrastructure and Communities) ਵੱਲੋਂ ਸਮਰਥਿਤ ਇਹ ਪ੍ਰੋਜੈਕਟ, ਸਿਟੀ ਦੇ ਲੀਡਰਾਂ ਨੂੰ ਨਾ ਸਿਰਫ ਉਸ ਤਰ੍ਹਾਂ ਦਾ ਡੇਟਾ ਪ੍ਰਦਾਨ ਕਰਦਾ ਹੈ, ਜਿਸਦੀ ਉਹਨਾਂ ਨੂੰ ਮਹੱਤਵਪੂਰਣ ਫੈਸਲੇ ਕਰਨ ਲਈ ਲੋੜ ਹੈ, ਬਲਕਿ ਕੈਨੇਡਾ ਦੇ ਤੀਹ ਸ਼ਹਿਰਾਂ ਅਤੇ ਪੂਰੀ ਦੁਨੀਆ ਦੇ ਇੱਕ ਸੌ ਸ਼ਹਿਰਾਂ ਦੇ ਨਾਲ ਠੋਸ, ਨਿਰਪੱਖ ਤੁਲਨਾਵਾਂ ਨੂੰ ਸਮਰੱਥ ਬਣਾਉਂਦੇ ਹੋਏ, ਅੰਦਰਲੇ ਮਾਪਦੰਡ ਪੈਮਾਨੇ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਸਥਿਰਤਾ ਸਬੰਧੀ ਯੋਜਨਾਬੰਦੀ ਨੂੰ ਮਜ਼ਬੂਤ ਬਣਾਉਣ ਤੋਂ ਲੈ ਕੇ, ਆਰਥਿਕ ਵਿਕਾਸ ਨੂੰ ਤੇਜ਼ ਕਰਨ, ਜਲਵਾਯੂ-ਤਬਦੀਲੀ ਸਬੰਧੀ ਉਦੇਸ਼ਾਂ ਨੂੰ ਹਾਸਲ ਕਰਨ ਅਤੇ ਮਹੱਤਵਪੂਰਣ ਨਿਵੇਸ਼ ਫੈਸਲਿਆਂ ਬਾਰੇ ਸੂਚਿਤ ਕਰਨ ਤੱਕ, ਡੇਟਾ ਫਾਰ ਕੈਨੇਡੀਅਨ ਸਿਟੀਜ਼ ਪ੍ਰੋਜੈਕਟ (Data for Canadian Cities Project), ਪੂਰੇ ਦੇਸ਼ ਵਿੱਚ ਮਿਊਨਿਸਿਪਲ ਸਬੰਧੀ ਫੈਸਲੇ ਲੈਣ ਵਾਲਿਆਂ ਨੂੰ ਲਾਜ਼ਮੀ ਡੇਟਾ ਪ੍ਰਦਾਨ ਕਰਦਾ ਹੈ, ਜਿਸਦੀ ਉਹਨਾਂ ਨੂੰ ਵੱਧ ਸਮਾਰਟ, ਵੱਧ ਸਥਿਰ, ਲਚਕੀਲੇ, ਖੁਸ਼ਹਾਲ ਅਤੇ ਸ਼ਮੂਲੀਅਤ ਵਾਲੇ ਭਾਈਚਾਰੇ ਬਣਾਉਣ ਲਈ ਲੋੜ ਹੈ।

ਹਵਾਲੇ

“ਬ੍ਰੈਂਪਟਨ ਇੱਕ ਚੰਗੀ ਤਰ੍ਹਾਂ ਸੰਚਾਲਿਤ ਸ਼ਹਿਰ ਹੈ ਅਤੇ ਅਸੀਂ ਸ਼ਮੂਲੀਅਤ ਵਾਲਾ ਅਜਿਹਾ ਭਾਈਚਾਰਾ ਬਣਾ ਰਹੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ISO 37120 ਪਲੈਟੀਨਮ-ਲੈਵਲ ਸਰਟੀਫਿਕੇਸ਼ਨ ਹਾਸਲ ਕਰਨ ਵਾਲੇ, 100 ਤੋਂ ਵੱਧ ਗਲੇਬਲ ਭਾਈਵਾਲਾਂ ਵਾਲੇ ਸਾਡੇ ਨੈੱਟਵਰਕ ਨਾਲ ਕੰਮ ਕਰਦੇ ਹੋਏ ਅਸੀਂ, ਸਾਡੇ ਲੋਕਲ ਅਨੁਭਵ ਸਾਂਝੇ ਕਰਾਂਗੇ ਅਤੇ ਨਾ ਸਿਰਫ਼ ਬ੍ਰੈਂਪਟਨ ਵਾਸੀਆਂ ਦੀ, ਬਲਕਿ ਪੂਰੇ ਕੈਨੇਡਾ ਦੇ ਲੋਕਾਂ ਦੀ ਜੀਵਨ ਕੁਆਲਿਟੀ ਵਿੱਚ ਸੁਧਾਰ ਕਰਨ ਵਾਸਤੇ, ਇੱਕੋ ਜਿਹੇ ਡੇਟਾ-ਸੰਚਾਲਿਤ ਸ਼ਹਿਰਾਂ ਤੋਂ ਸਿੱਖਾਂਗੇ। ਮੈਨੂੰ ਬਹੁਤ ਮਾਣ ਹੈ ਕਿ ਬ੍ਰੈਂਪਟਨ ਨੂੰ ਉਸਦੇ ਉੱਚ ਸਟੈਂਡਰਡ ਦੇ ਡੇਟੇ ਲਈ ਸਨਮਾਨਿਤ ਕੀਤਾ ਗਿਆ ਹੈ। ਮੈਂ ਸਮਾਰਟ, ਸਥਿਰ ਅਤੇ ਸਫਲ ਭਾਈਚਾਰੇ ਬਣਾਉਣ ਲਈ ਹੋਰਾਂ, ਡਬਲਯੂ.ਸੀ.ਸੀ.ਡੀ. ਪਲੈਟੀਨਮ-ਲੈਵਲ ਵਾਲੇ ਸ਼ਹਿਰਾਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਾਡੇ ਨਿਵਾਸੀਆਂ ਲਈ ਪ੍ਰਭਾਵੀ ਫੈਸਲੇ ਕਰਨ ਵਾਸਤੇ ਡੇਟਾ ਜ਼ਰੂਰੀ ਹੈ। ਸਹਿਯੋਗ ਅਤੇ ਮਾਪਦੰਡ ਪੈਮਾਨੇ ਨਾਲ ਅਸੀਂ ਸੁਰੱਖਿਅਤ, ਸਥਿਰ ਅਤੇ ਸਫਲ ਸ਼ਹਿਰ ਬਣਾਉਣ ਲਈ, ਲਗਾਤਾਰ ਆਪਣੇ ਭਾਈਵਾਲਾਂ ਤੋਂ ਸਿੱਖਦੇ ਹਾਂ। ਪ੍ਰਭਾਵਸ਼ਾਲੀ ਡਬਲਯੂ.ਸੀ.ਸੀ.ਡੀ. ਗਲੇਬਲ ਨੈੱਟਵਰਕ ਦੇ ਹਿੱਸੇ ਵਜੋਂ, ਸਾਡੇ ਕੋਲ ਬ੍ਰੈਂਪਟਨ ਬਾਰੇ ਸਾਡੀ ਜਾਣਕਾਰੀ ਸਾਂਝੀ ਕਰਨ ਦੇ ਨਾਲ-ਨਾਲ, ਬ੍ਰੈਂਪਟਨ ਵਿੱਚ ਅਤੇ ਪੂਰੇ ਕੈਨੇਡਾ ਦੇ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਸੁਧਾਰ ਕਰਨ ਲਈ, ਸਾਡੇ ਭਾਈਵਾਲਾਂ ਤੋਂ ਸਿੱਖਣ ਦਾ ਮੌਕਾ ਹੋਵੇਗਾ।

ਸਾਨੂੰ ਵਰਡ ਕਾਉਂਸਿਲ ਐਨ ਸਿਟੀ ਡੇਟਾ ਵੱਲੋਂ ਸਨਮਾਨਿਤ ਕੀਤੇ ਜਾਣ ਤੇ ਮਾਣ ਹੈ। ਅਸੀਂ ਸਾਡੀ ਸਥਿਰਤਾ ਵਿੱਚ ਸੁਧਾਰ ਅਤੇ ਸਾਡੇ ਸ਼ਾਨਦਾਰ ਭਾਈਚਾਰੇ ਵਿੱਚ ਆਰਥਿਕ ਵਿਕਾਸ ਵਿੱਚ ਵਾਧਾ ਕਰਨਾ ਜਾਰੀ ਰੱਖਣ ਲਈ ਇਸ ਮੌਕੇ ਦਾ ਲਾਭ ਉਠਾਵਾਂਗੇ।”

- ਹਰਕੀਰਤ ਸਿੰਘ (Harkirat Singh), ਚੇਅਰ, ਕਾਰਪੋਰੇਟ ਸਰਵਿਸਿਜ਼; ਸਿਟੀ ਕਾਉਂਸਲਰ, ਵਾਰਡਸ 9 ਅਤੇ 10, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ ਵਿੱਚ, ਅਸੀਂ ਡੇਟਾ-ਸੰਚਾਲਿਤ ਫੈਸਲੇ ਲੈਣ, ਪ੍ਰਭਾਵੀ ਚੰਗੇ ਨਾਲ ਮਿਊਨਿਸਿਪਲ ਸੰਪਤੀਆਂ ਨੂੰ ਸੰਭਾਲਣ ਅਤੇ ਸਾਡੇ ਨਿਵਾਸੀਆਂ ਦੀਆਂ ਜ਼ਿੰਦਗੀਆਂ ਵਿੱਚ ਸੁਧਾਰ ਕਰਨ ਵਾਸਤੇ, ਸਹਿਯੋਗ ਅਤੇ ਹਿਮਾਇਤ ਲਈ ਭਾਈਵਾਲੀਆਂ ਦਾ ਲਾਭ ਉਠਾਉਣ ਦੇ ਦੁਆਰਾ, ਸਾਡੇ ਰੋਜ਼ਾਨਾ ਦੇ ਕੰਮਾਂ ਵਿੱਚ ਲਗਾਤਾਰ ਸੁਧਾਰ ਕਰਨ ਦਾ ਯਤਨ ਕਰ ਰਹੇ ਹਾਂ। ਬ੍ਰੈਂਪਟਨ ਨੇ, ਸਾਡੇ ISO 37120 ਪਲੈਟੀਨਮ-ਲੈਵਲ ਸਰਟੀਫਿਕੇਸ਼ਨ ਦੁਆਰਾ, ਸਨਮਾਨਿਤ ਗਲੇਬਲ ਲੀਡਰ ਹੋਣਾ ਜਾਰੀ ਰੱਖਿਆ ਹੈ, ਜੋ ਸਾਡੇ ਨਿਵਾਸੀਆਂ ਲਈ ਚੰਗੀ ਤਰ੍ਹਾਂ ਸੰਚਾਲਿਤ ਸ਼ਹਿਰ ਹੋਣ ਦੀ, ਕਾਉਂਸਿਲ ਦੀ ਪ੍ਰਾਇਰਟੀ ਨੂੰ ਅੱਗੇ ਵਧਾਉਂਦਾ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

“ਵੱਡੇ ਅਤੇ ਛੋਟੇ, ਸਾਰੇ ਭਾਈਚਾਰਿਆਂ ਨੂੰ, ਆਧੁਨਿਕ ਪਬਲਿਕ ਇੰਫਰਾਸਟ੍ਰਕਚਰ ਸਬੰਧੀ ਯੋਜਨਾ ਬਣਾਉਣ ਅਤੇ ਨਿਰਮਾਣ ਕਰਨ ਲਈ ਵਧੀਆ ਡੇਟੇ ਦੀ ਲੋੜ ਹੁੰਦੀ ਹੈ। ਗਲੇਬਲ ਡੇਟਾ ਸਟੈਂਡਰਡਾਂ ਨੂੰ ਪੂਰਾ ਕਰਨਾ ਮਹੱਤਵਪੂਰਣ ਹੈ। ਵਰਡ ਕਾਉਂਸਿਲ ਐਨ ਸਿਟੀ ਡੇਟਾ ਦੇ ਨਾਲ ਭਾਈਵਾਲੀ ਵਿੱਚ, ਡੇਟਾ ਫਾਰ ਕੈਨੇਡੀਅਨ ਸਿਟੀਜ਼ ਪ੍ਰੋਜੈਕਟ ਦੇ ਦੁਆਰਾ, ਅਸੀਂ ਅਜਿਹਾ ਕਰਨ ਲਈ ਪੂਰੇ ਕੈਨੇਡਾ ਦੇ ਕਈ ਭਾਈਚਾਰਿਆਂ ਵਿੱਚ ਮਿਊਨਿਸਿਪਲ ਲੀਡਰਾਂ ਦੀ ਮਦਦ ਕਰ ਰਹੇ ਹਾਂ। ਮੈਨੂੰ ਬੇਹੱਦ ਖੁਸ਼ੀ ਹੈ ਕਿ ਬ੍ਰੈਂਪਟਨ ਨੇ ਮਿਊਨਿਸਿਪਲ ਡੇਟੇ ਲਈ ISO ਸਟੈਂਡਰਡ ਹਾਸਲ ਕੀਤਾ ਹੈ। ਇਹ ਕੁਆਲਿਟੀ ਡੇਟੇ ਵਾਲੇ ਪ੍ਰੋਜੈਕਟਾਂ ਦੀ ਯੋਜਨਾ ਬਣਾਉਣ ਵਿੱਚ ਸਿਟੀ ਦੀ ਮਦਦ ਕਰੇਗਾ ਅਤੇ ਪ੍ਰਮਾਣ-ਅਧਾਰਿਤ ਫੈਸਲਿਆਂ ਵਿੱਚ ਮਾਰਗ ਦਰਸ਼ਨ ਕਰਨ ਵਿੱਚ ਵੀ ਮਦਦ ਕਰੇਗਾ। ਕੈਨੇਡਾ ਦਾ ਇੰਫਰਾਸਟ੍ਰਕਚਰ ਪਲਾਨ, ਰਜ਼ਾਰਾਂ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਦਾ ਹੈ, ਪੂਰੇ ਦੇਸ਼ ਵਿੱਚ ਨੈਕਰੀਆਂ ਪੈਦਾ ਕਰਦਾ ਹੈ ਅਤੇ ਵੱਧ ਮਜ਼ਬੂਤ ਭਾਈਚਾਰੇ ਬਣਾਉਂਦਾ ਹੈ।”

- ਸਨਮਾਨਯੋਗ ਕੈਥਰੀਨ ਮਕੈਨਾ (Catherine McKenna), ਮਿਨਿਸਟਰ ਆਫ ਇੰਫਰਾਸਟ੍ਰਕਚਰ ਐਂਡ ਕਮਿਊਨਿਟੀਜ਼

“ਵਰਡ ਕਾਉਂਸਿਲ ਐਨ ਸਿਟੀ ਡੇਟਾ ਦੇ ਵੱਲੋਂ ਮੈਨੂੰ, ਡਬਲਯੂ.ਸੀ.ਸੀ.ਡੀ. ਦਾ ISO 37120 ਪਲੈਟੀਨਮ-ਲੈਵਲ ਸਰਟੀਫਿਕੇਸ਼ਨ ਹਾਸਲ ਕਰਨ ਲਈ, ਸਿਟੀ ਆਫ ਬ੍ਰੈਂਪਟਨ ਨੂੰ ਵਧਾਈ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਉਪਲਬਧੀ ਤੁਹਾਡੇ ਸ਼ਾਨਦਾਰ ਸਟਾਫ ਦੇ ਸਮਰਥਨ ਦੀ ਮਿਸਾਲ ਹੈ ਅਤੇ ਪ੍ਰਮਾਣ-ਅਧਾਰਿਤ ਫੈਸਲਿਆਂ ਲਈ ਕਾਉਂਸਿਲ ਦੀ ਵਚਨਬੱਧਤਾ ਦਾ ਪ੍ਰਤੀਬਿੰਬ ਹੈ। ਸੰਸ਼ੋਧਿਤ ਸੇਵਾ ਡਿਲੀਵਰੀ ਤੋਂ ਲੈ ਕੇ ਆਰਥਿਕ ਵਿਕਾਸ, ਯੋਜਨਾਬੰਦੀ ਅਤੇ ਇੰਫਰਾਸਟ੍ਰਕਚਰ ਨਿਵੇਸ਼ ਦੇ ਐਪਲੀਕੇਸ਼ਨ ਦੇ ਨਾਲ, ਸਿਟੀ ਦਾ ISO-ਪ੍ਰਮਾਣਿਤ ਡੇਟਾ, ਵਿਕਾਸ ਲਈ ਬ੍ਰੈਂਪਟਨ ਦੀਆਂ ਸਮਰਥਤਾਵਾਂ ਅਤੇ ਮੌਕੇ ਦਰਸਾਉਂਦਾ ਹੈ। ਮਿਨਿਸਟਰੀ ਆਫ ਇੰਫਰਾਸਟ੍ਰਕਚਰ ਐਂਡ ਕਮਿਊਨਿਟੀਜ਼ ਅਤੇ ਮਿਨਿਸਟਰ ਮਕੈਨਾ ਦੇ ਨਾਲ ਸਾਡੀ ਭਾਈਵਾਲੀ ਦੇ ਦੁਆਰਾ, ਅਸੀਂ ਇਸ ਸਾਲ ਦੇ ਬਾਕੀ ਬਚੇ ਸਮੇਂ ਵਿੱਚ ਅਤੇ ਇਸਤੋਂ ਬਾਅਦ, ਡੇਟਾ ਫਾਰ ਕੈਨੇਡੀਅਨ ਸਿਟੀਜ਼ ਪ੍ਰੋਜੈਕਟ ਤੇ ਸਿਟੀ ਆਫ ਬ੍ਰੈਂਪਟਨ ਨਾਲ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹਾਂ।”

- ਡਾ. ਪੈਟਰੀਸ਼ੀਆ ਮੈਕਾਰਨੇ (Patricia McCarney), ਪ੍ਰੈਜੀਡੈਂਟ ਅਤੇ ਸੀ.ਈ.ਓ., ਡਬਲਯੂ.ਸੀ.ਸੀ.ਡੀ.

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਗੁਰਵਿੰਦਰ ਸਿੰਘ (Gurvinder Singh)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-2028 | Gurvinder.A.Singh@brampton.ca